

Roll No.

Total Pages : 10

21092/NJ**F-19/2111****BUSINESS MATHEMATICS**

Paper-307

Semester-III

Syllabus-Dec./2015

Time Allowed : 3 Hours] [Maximum Marks : 70

Note : The candidates are required to attempt **two** questions each from Sections A and B carrying 10 marks each and the entire Section C consisting of 10 short answer type questions carrying 3 marks each.

SECTION—A

1. Explain the following terms with suitable examples : 10
 (a) Transpose of a Matrix

- (b) Symmetric Matrix
- (c) Skew-symmetric Matrix
- (d) Orthogonal Matrix
- (e) Unitary Matrix.

2. (a) If $A = \begin{bmatrix} 1 & -2 & 3 \\ 0 & -1 & 4 \\ -2 & 2 & 1 \end{bmatrix}$, prove that $AA^{-1} = I$.

- (b) Solve the following system of linear equations :

$$\begin{aligned} 2x + 3y + 10z &= 4, & 4x - 6y + 5z &= 1, \\ 6x + 9y - 20z &= 2. & & 5,5 \end{aligned}$$

3. What do you mean by an Annuity ? Write a note on the following types of annuity : 10

- (a) Fixed annuity
- (b) Variable annuity
- (c) Immediate annuity
- (d) Deferred annuity.

4. (a) What sum will buy an annuity of ₹ 80 payable for 5 years at $4\frac{1}{2}\%$ compound interest per annum ?
- (b) A man decides to deposit ₹400 at the end of each year in a bank which pays 4% compound interest per annum. If the instalments are allowed to accumulate, what will be the total accumulation at the end of 20 years ? 4,6

SECTION—B

5. Write the general rules for converting any primal LPP into dual LPP. Explain with the help of a suitable example also. 10
6. Solve the following LPP : 10

$$\text{Maximize } Z = 2x_1 + x_2 + x_3$$

$$\text{Subject to } 4x_1 + 6x_2 + 3x_3 \leq 8$$

$$3x_1 - 6x_2 - 4x_3 \leq 1$$

$$2x_1 + 3x_2 - 5x_3 \geq 4 \text{ and } x_1, x_2, x_3 \geq 0.$$

7. What is an Assignment problem ? Write its mathematical formulation. How it can be solved ? 10
8. What is the necessary and sufficient condition for the existence of a feasible solution to the Transportation problem ? Also, solve the following transportation problem : 10

	D ₁	D ₂	D ₃	D ₄	Supply
O ₁	12	4	9	5	55
O ₂	8	1	6	6	45
O ₃	1	12	4	7	30
Demand	40	20	50	20	

SECTION—C

9. Write short notes on any **ten** of the following : $10 \times 3 = 30$
- (i) Write any five properties of determinants.
 - (ii) What is sinking fund ? How is it created ?
 - (iii) What is the difference between Simple interest and Compound interest ?

- (iv) What do you mean by the present value of an annuity ?
- (v) What is the difference between Transportation problem and Assignment problem ?
- (vi) What is the difference between basic feasible solution and optimal solution of LPP ?
- (vii) What do you mean by an Unbounded solution of LPP ? Show with the help of an example.
- (viii) Write the mathematical formulation of transportation problem.
- (ix) Briefly explain the graphical method for solving a LPP.
- (x) What do you mean by the consistency of a system of linear equations ?
- (xi) Write a note on debentures.
- (xii) What do you mean by the term redundant constraints ?

PUNJABI VERSION

ਨੋਟ : ਭਾਗ A ਅਤੇ B ਹਰੇਕ ਵਿਚੋਂ ਦੋ-ਦੋ ਪ੍ਰਸ਼ਨ ਕਰੋ ਅਤੇ ਹਰੇਕ ਪ੍ਰਸ਼ਨ ਦੇ 10 ਅੰਕ ਹਨ। ਭਾਗ C ਸਾਰਾ ਕਰੋ। ਇਸ ਵਿਚ 10 ਸੰਖੇਪ ਉੱਤਰ ਵਾਲੇ ਪ੍ਰਸ਼ਨ ਲਾਜ਼ਮੀ ਹਨ ਅਤੇ ਹਰੇਕ ਪ੍ਰਸ਼ਨ ਦੇ 3 ਅੰਕ ਹਨ।

ਭਾਗ—A

1. ਨਿਮਨ-ਦਰਜ ਦੀ ਉਦਾਹਰਣਾਂ ਨਾਲ ਵਿਆਖਿਆ ਕਰੋ: 10
 - (a) ਮੈਟਰਿਕਸ ਦਾ ਟਰਾਂਸਪੋਜ਼
 - (b) ਸਮਿਟਰਿਕ ਮੈਟਰਿਕਸ
 - (c) ਸਕਿਊ ਸਮਿਟਰਿਕ ਮੈਟਰਿਕਸ
 - (d) ਓਰਥੋਗਨਲ ਮੈਟਰਿਕਸ
 - (e) ਯੂਨੀਟਰੀ ਮੈਟਰਿਕਸ।
2. (a) If $A = \begin{bmatrix} 1 & -2 & 3 \\ 0 & -1 & 4 \\ -2 & 2 & 1 \end{bmatrix}$, prove that $AA^{-1} = I$.

- (b) ਲਕੀਰੀ ਸਮੀਕਰਣਾਂ ਦੀ ਨਿਮਨ-ਦਰਜ ਪ੍ਰਣਾਲੀ ਨੂੰ ਹੱਲ ਕਰੋ:

$$\begin{aligned} 2x + 3y + 10z &= 4, \quad 4x - 6y + 5z = 1, \\ 6x + 9y - 20z &= 2. \end{aligned}$$
5,5
3. ਸਾਲਾਨਾ ਵਜੀਫੇ ਤੋਂ ਕੀ ਭਾਵ ਹੈ? ਨਿਮਨ-ਦਰਜ ਸਾਲਾਨਾ ਵਜੀਫਿਆਂ ਤੇ ਨੋਟ ਲਿਖੋ: 10
- (a) ਫਿਕਸਡ ਸਾਲਾਨਾ ਵਜੀਫਾ
 - (b) ਬਦਲਣਸ਼ੀਲ ਸਾਲਾਨਾ ਵਜੀਫਾ
 - (c) ਫੋਰੀ ਸਾਲਾਨਾ ਵਜੀਫਾ
 - (d) ਮੁਲਤਵੀ ਕੀਤਾ ਸਾਲਾਨਾ ਵਜੀਫਾ।
4. (a) ਕਿਹੜੀ ਰਾਸ਼ੀ ਪੰਜ ਸਾਲ ਲਈ 80 ਰੁਪਏ ਸਾਲਾਨਾ ਦਾ ਵਜੀਫਾ, $4\frac{1}{2}\%$ ਮਿਸਰਤ ਪ੍ਰਤੀ ਸਾਲ ਵਿਆਜ ਤੇ ਸੰਭਵ ਹੋਵੇਗੀ। 4,6
- (b) ਇਕ ਵਿਅਕਤੀ ਬੈਂਕ ਵਿਚ ਹਰ ਸਾਲ 400 ਰੁਪਏ 4% ਵਿਆਜ ਤੇ ਜਮ੍ਹਾਂ ਕਰਾਉਂਦਾ ਹੈ, ਜੇ ਰਾਸ਼ੀ ਅਤੇ ਇਕਠੀਆਂ ਹੁੰਦੀਆਂ ਰਹਿਣ ਤਾਂ 20 ਸਾਲ ਮਹੱਤਵਪੂਰਨ ਕੁਲ ਰਾਸ਼ੀ ਕਿਤਨੀ ਹੋਵੇਗੀ? 4,6
- ਭਾਗ—B**
5. ਕਿਸੇ ਪ੍ਰਾਈਮਲ LPP ਨੂੰ ਦੂਹਰੀ LPP ਵਿੱਚ ਬਦਲਣ ਦੇ ਨੇਮ ਦਰਜ ਕਰੋ। ਇਕ ਢੁੱਕਵੀਂ ਉਦਾਹਰਣ ਨਾਲ ਸਪਸ਼ਟ ਕਰੋ। 10
6. ਹੇਠ ਲਿਖਿਆਂ LPP ਨੂੰ ਹਲ ਕਰੋ : 10
- $$\text{Maximize } Z = 2x_1 + x_2 + x_3$$
- $$\text{Subject to } \begin{aligned} 4x_1 + 6x_2 + 3x_3 &\leq 8 \\ 3x_1 - 6x_2 - 4x_3 &\leq 1 \\ 2x_1 + 3x_2 - 5x_3 &\geq 4 \text{ and } x_1, x_2, x_3 \geq 0. \end{aligned}$$
7. ਅਸਾਈਨਮੈਂਟ ਸਮੱਸਿਆਵਾਂ ਤੋਂ ਕੀ ਭਾਵ ਹੈ? ਇਸ ਦਾ ਰਣਿਤਾਕ ਰੂਪ ਦਰਜ ਕਰੋ। 10
8. ਛੋਆ-ਛੋਆਈ ਦੀ ਸਮੱਸਿਆ ਦਾ ਢੁੱਕਵਾਂ ਹੱਲ ਕਿਨ੍ਹਾਂ ਹਾਲਤਾਂ ਵਿਚ ਸੰਭਵ ਹੋਵੇਗਾ? ਨਿਮਨ-ਦਰਜ ਛੋਆ-ਛੋਆਈ ਸਮੱਸਿਆ ਨੂੰ ਹਲ ਕਰੋ: 10
- | | D ₁ | D ₂ | D ₃ | D ₄ | Supply |
|----------------|----------------|----------------|----------------|----------------|--------|
| O ₁ | 12 | 4 | 9 | 5 | 55 |
| O ₂ | 8 | 1 | 6 | 6 | 45 |
| O ₃ | 1 | 12 | 4 | 7 | 30 |
| Demand | 40 | 20 | 50 | 20 | |

ਭਾਗ—C

9. ਹੇਠ ਲਿਖਿਆਂ ਵਿੱਚੋਂ ਕਿਸੇ 10 'ਤੇ ਸੰਖੇਪ ਨੋਟ ਲਿਖੋ :

$$10 \times 3 = 30$$

- (i) ਨਿਰਧਾਰਕਾਂ ਦੇ ਪੰਜ ਲੱਛਣ ਦਰਜ ਕਰੋ।
- (ii) ਸਿੰਕਿੰਗ ਫੰਡ ਕੀ ਹੁੰਦਾ ਹੈ?
- (iii) ਸਾਧਾਰਨ ਵਿਆਜ ਅਤੇ ਮਿਸ਼ਰਤ ਵਿਆਜ ਵਿੱਚ ਕੀ ਅੰਤਰ ਹੁੰਦਾ ਹੈ?
- (iv) ਕਿਸੇ ਸਾਲਾਨਾ ਵਜੀਫੇ ਦੀ ਵਰਤਮਾਨ ਕੀਮਤ ਤੋਂ ਕੀ ਭਾਵ ਹੁੰਦਾ ਹੈ?
- (v) ਢੋਆ-ਢੁਆਈ ਸਮੱਸਿਆ ਅਤੇ ਅਸਾਈਨਮੈਂਟ ਸਮੱਸਿਆ ਵਿੱਚ ਕੀ ਅੰਤਰ ਹੈ?
- (vi) ਮੁਫਲੇ ਸੰਭਾਵੀ ਹਲ ਅਤੇ ਵਿਕਲਪ ਸੰਭਾਵੀ ਹੱਲ ਵਿਚਲਾ ਅੰਤਰ ਦਰਜ ਕਰੋ।
- (vii) LPP ਦੇ ਅਨਬਾਊਂਡਡ ਹੱਲ ਤੋਂ ਕੀ ਭਾਵ ਹੈ? ਇਕ ਉਦਾਹਰਣ ਦਰਜ ਕਰੋ।
- (viii) ਢੋਆ-ਢੋਆਈ ਦੀ ਸਮੱਸਿਆ ਦਾ ਰਾਣਿਤਾਤਮਕ ਰੂਪ ਦਰਜ ਕਰੋ।

- (ix) LPP ਹੱਲ ਕਰਨ ਦੀ ਗ੍ਰਾਫੀਕਲ ਵਿਧੀ ਬਾਰੇ ਜਾਣਕਾਰੀ ਦਿਓ।
- (x) ਲਕੀਰੀ ਸਮੀਕਰਣਾਂ ਦੀ ਪ੍ਰਣਾਲੀ ਦੀ ਕਨਸਿਸਟੈਂਸੀ ਤੋਂ ਕੀ ਭਾਵ ਹੈ?
- (xi) ਡੀਬੋਂਚਰਾਂ ਤੇ ਇੱਕ ਨੋਟ ਲਿਖੋ।
- (xii) ਰੀਡੰਟੈਂਟ ਰੁਕਾਵਟਾਂ (ਬੰਧਨਾਂ) ਤੋਂ ਕੀ ਭਾਵ ਹੈ?